



# BHANDARI HOISIERY EXPORTS LIMITED

REGD. OFFICE: BHANDARI HOUSE, VILLAGE MEHARBAN,  
RAHON ROAD, LUDHIANA-141007 (PUNJAB) (INDIA)

PHONES: +91-88720-16410, FAX: +91-161-2690394, E-mail: bhandari@bhandariexport.com  
Web: [www.bhandariexport.com](http://www.bhandariexport.com); Corporate Identification No.: L17115PB1993PLC013930

17.11.2022

To

<b>Corporate Relationship Department BSE Limited Floor 25,Feroze Jeejeebhoy Towers Dalal Street Mumbai-400001 Phone:022-22721233-34</b>	<b>Listing Department National Stock Exchange of India Limited Exchange Plaza, Bandra Kurla Complex Bandra East, Mumbai-400051 Board: 022-26598100(Extn:22348) Direct: 022-26598346</b>
<b>Scrip Code: 512608</b>	<b>Symbol: BHANDARI</b>

Dear Sir/Madam,

**Sub: - Publication of Un-audited Financial Results for the Quarter and Half year ended on 30.09.2022.**

Please find enclosed herewith the copies of the Newspapers “The Financial Express” dated 16.11.2022 and “Nawan Zamana” dated 16.11.2022 in which Un-audited Financial Results of the Company for the quarter and half year ended on 30<sup>th</sup> September, 2022 have been published by the Company, pursuant to Regulation 47 of the SEBI (Listing Obligations and Disclosure Requirements) Regulations, 2015. The said results were reviewed by the Audit Committee in its Meeting held on 14.11.2022 and were approved and taken on record by the Board of Directors of the Company in its Meeting held on 14.11.2022.

Kindly take note for the same,

Thanking You,  
Yours Faithfully,

**For Bhandari Hosiery Exports Limited**

**Daljeet Singh  
Company Secretary**



**FORM NO. INC-26\***

[Pursuant to rule 30 of the Companies (Incorporation) Rules, 2014]  
Advertisement to be published in the newspaper for change of registered office of the company from one state to another state]

Before the Central Government  
(Regional Director), Northern Region, Ministry of Corporate Affairs, New Delhi

In the matter of the Companies Act, 2013,  
Section 13(4) of Companies Act, 2013 and  
Rule 30(6)(a) of the Companies (Incorporation) Rules, 2014 as amended upto date  
AND

In the matter of  
**ROSE CAPITAL SERVICES PVT LTD**  
(CIN : U67120CH1994PTC044650)  
having its registered office at Plot No. 45, 1<sup>st</sup> Floor,  
Panichkula, Haryana-134109.....Petitioner

**NOTICE**  
Notice is hereby given to the General Public that the Company proposes to make an application to the Central Government under Section 13 of the Companies Act, 2013 seeking confirmation of alteration of the Memorandum of Association of the Company in terms of the resolution passed at the Extra-Ordinary General Meeting held on Monday, 31<sup>st</sup> October, 2022 to enable the Company to change its Registered office from "State of Haryana" to "National Capital Territory of Delhi".

Any person whose interest is likely to be affected by the proposed change of the registered office of the Company may deliver either on the MCA-21 portal ([www.mca.gov.in](http://www.mca.gov.in)) by filing investor complaint form or cause to be delivered or sent by registered post of his/her objections supported by a clear ground of opposition to the Regional Director, Northern Region, B-2 Wing, 2<sup>nd</sup> Floor, Parivarayan Bhawan, CGO Complex, New Delhi-110003 within fourteen days from the date of publication of this notice with a copy to the applicant Company at its registered office as mentioned above.

On behalf of the Board  
For Rose Capital Services Pvt Ltd  
Sd/-  
Place : Chandigarh Bhagat Singh Director  
Date : 16.11.2022 DIN : 08167918

**AVASARA FINANCE LIMITED**

CIN : L74899MH1994PLC216417  
Regd. Office : Bandra Hill View CHS, 3rd Floor, 85, Hill Road, Opp. Yoko Sizzler, Bandra (West), Mumbai - 400050. Website : [www.trofin.in](http://www.trofin.in); Email : cs@trofin.in, info@avasara.com  
Tel : 022-26414725; Fax : +91-022-26433887.

EXTRACT OF STANDALONE UNAUDITED FINANCIAL RESULTS FOR THE QUARTER AND HALF YEAR ENDED 30 SEPTEMBER 2022  
(Rs. In Lacs except earning per share)

Particulars	Current Quarter Ended 30 September 2022	Year to date figures 30 September 2022	Corresponding 3 months ended in the previous year 30 September 2021
Total income from operations (net)	4.35	8.64	4.33
Net Profit / (Loss) for the period (before tax, exceptional and/or extraordinary items)	(0.32)	(3.08)	(21.38)
Net Profit / (Loss) for the period before tax (After exceptional and/or Extraordinary items)	(0.32)	(3.08)	(21.38)
Net Profit / (Loss) for the period after tax (after Exceptional and/or Extraordinary items#)	(0.32)	(3.07)	(20.22)
Total Comprehensive Income for the period (Comprising Profit / (Loss) for the period (after tax) and Other Comprehensive Income(after tax))	(0.32)	(3.07)	(20.22)
Equity Share Capital	500.09	500.09	500.09
Reserves (excluding Revaluation Reserve) as shown in the Audited Balance Sheet of the previous year	(282.16)	(282.16)	
Earnings Per Share (of Rs. 1/- each) (for continuing and discontinued operations)			
Basic	(0.01)	(0.06)	(0.40)
Diluted	(0.01)	(0.06)	(0.40)
Note:			
1. The above is an extract of the detailed format of Financial Results filed with the Stock Exchanges under Regulation 33 of the SEBI (Listing and Other Disclosure Requirements) Regulations, 2015. The full format of the Quarterly Financial Results are available on the Stock Exchange websites. <a href="http://www.bseindia.com">www.bseindia.com</a> and <a href="http://www.nseindia.com">www.nseindia.com</a> and on the Company's website <a href="http://www.avasara.com">www.avasara.com</a> .			
2. The above results were reviewed and recommended by the Audit Committee and approved by the Board of Directors in their meeting held on 30 May 2022.			
3. This Statement has been prepared in accordance with the Companies (Indian Accounting Standards) Rules 2015 (IND AS), prescribed under Section 133 of the Companies Act, 2013 and other recognized accounting practices and policies to the extent applicable.			
For and on behalf of Board of Directors AVASARA FINANCE LIMITED Sd/- Sabrinath Gopal Krishnan Whole time Director DIN: 08479403			
Place: Bangalore Date: 14/11/2022			

For All Advertisement Booking  
Call : 0120-6651214

**LWS KNITWEAR LIMITED**

Regd Office: G.T. Read West Ldh, Punjab 141008. CIN-L17115PB1989PLC009315  
Tele: 0161-2744500, Email: [info@lwsknitwear.com](mailto:info@lwsknitwear.com) Website: [www.lwsknitwear.com](http://www.lwsknitwear.com)

Extract of Un-Audited Standalone Financial Results for the quarter and Six months ended 31st Sept, 2022 (Rs. in Lakhs except EPS data)

Particulars	Quarter Ending 30.09.2022 Unaudited	Six Months Ending 30.09.2022 Unaudited	Quarter Ending 30.09.2021 Unaudited
Total income from operations	1135.15	1790.22	908.12
Net Profit/(Loss) for the period (before tax, Exceptional and/or Extraordinary items)	8.17	12.56	5.68
Net Profit/(Loss) for the period after tax (after Extraordinary items and/or Extraordinary items)	8.17	12.56	5.68
Net Profit/(Loss) for the period after tax (after Extraordinary items and/or Extraordinary items)	6.77	10.99	5.26
Equity Share Capital	505.84	505.84	505.84
Reserves including Revaluation Reserve as shown in the Balance Sheet of Previous Year	554.60	554.60	527.18
Earnings Per Share before Extraordinary items (Rs 10/- each)			
Basic	0.14	0.22	0.08
Diluted	0.14	0.22	0.08

Note: The above is an extract of the detailed format of quarterly Financial Results for Quarter and Six months ended 30th September, 2022 filed with the Stock Exchanges under Regulation 33 of the SEBI (Listing and Disclosure Requirements) Regulations, 2015. The full format of above Results is available on the websites of Company at [www.lwsknitwear.com](http://www.lwsknitwear.com) and BSE Limited at [www.bseindia.com](http://www.bseindia.com).

FOR LWS KNITWEAR LIMITED

Sd/-  
GIRISH KAPOOR  
MANAGING DIRECTOR  
DIN - 01870917

DATE: 14-11-2022  
PLACE: LUDHIANA

**GARG FURNACE LTD.**

CIN: L99999PB1973PLC003386

Statement of Unaudited Financial Results for the Quarter/Half Year Ended 30 Sept. 2022. In ₹Lakhs

Particulars	Quarter Ended		Year Ended
	30.09.2022	30.09.2021	31.03.2022
Particulars	Unaudited	Unaudited	Audited
Total Income from operations	6,073.48	4,267.63	17,859.74
Net Profit/(Loss) for the period before tax (after Exceptional and/or Extraordinary items*)	118.28	35.38	632.27
Net Profit/(Loss) for the period before tax (after Exceptional and/or Extraordinary items*)	118.28	35.38	632.27
Net Profit/(Loss) for the period after tax (after Exceptional and/or Extraordinary items*)	118.28	35.38	632.27
Total Comprehensive Income for the period (Comprising Profit / (Loss) for the period (after tax) and Other Comprehensive Income (after tax))	118.28	35.38	625.48
Paid up Equity Share Capital	400.87	400.87	400.87
Reserves (excluding Revaluation Reserve)	1,228.15	567.07	1,072.40
Securities Premium Account	-	-	-
Net Worth	1,629.02	967.94	1,473.27
Paid up Debt Capital/Outstanding Debt	-	-	-
Outstanding Redeemable Preference Shares	-	-	-
Debt Equity Ratio	-	-	-
Earning Per Share (of Rs. 1/- each) (for continuing and discontinued operations)	2.95	0.88	15.77
Basic	2.95	0.88	15.77
Diluted	2.95	0.88	15.77
Capital Redemption Reserve	-	-	-
Debenture Redemption Reserve	-	-	-
Debt Service Coverage Ratio	-	-	-
Interest Service Coverage Ratio	-	-	-

NOTES:  
The above is an extract of the detailed format of Unaudited Financial Results filed with the Stock Exchange as per Regulation 33 of the SEBI (Listing and Other Disclosure Requirements) Regulations, 2015. The full format of the Unaudited Financial Results is available on the website of Stock Exchanges and the portal of Bombay Stock Exchange i.e. [www.bseindia.com](http://www.bseindia.com) For Garg Furnace Ltd Devinder Garg Date: 14/11/2022 Chairman Cum Managing Director, DIN: 01685456

**ASIAN LAKTO INDUSTRIES LIMITED**

Regd. Office: - VPO Jandiali, Near Kohara, Ludhiana-141112, Punjab

CIN : L15209PB1949PLC014386, Email Id: [accounts@asianlakto.com](mailto:accounts@asianlakto.com)

Website: [www.asianlakto.com](http://www.asianlakto.com), Telephone No: 0161-2424602

UNAUDITED FINANCIAL RESULTS FOR QUARTER & HALF YEAR ENDED 30.09.2022  
(Amount in Lacs)

Sr. No.	Particulars	Quarter ended 30.09.2022 (Unaudited)	Quarter ended 30.09.2021 (Unaudited)	Half Year ended 30.09.2022 (Unaudited)	Year Ended 31.03.2022 (Audited)
1	Total Income from Operations	359.14	378.55	1906.93	2428.41
2	Net Profit / (Loss) for the period (before Tax, Exceptional and/or Extraordinary items*)	2.56	(72.09)	20.70	15.12
3	Net Profit / (Loss) for the period before tax (after Exceptional and/or Extraordinary items*)	2.56	(72.09)	20.70	15.12
4	Net Profit / (Loss) for the period after tax (after Exceptional and/or Extraordinary items*)	2.56	(72.09)	19.70	11.27
5	Total Comprehensive Income for the period (Comprising Profit / (Loss) for the period (after tax) and Other Comprehensive Income (after tax))	2.56	(72.09)	19.70	11.27
6	Equity Share Capital	580.33	580.33	580.33	580.33
7	Reserves (excluding Revaluation Reserve) as shown in the Audited Balance Sheet of the previous year	-	-	-	-
8	Earnings Per Share (of Rs. 10/- each) (for continuing and discontinued operations)				
1. Basic	0.04	(1.24)	0.34	0.19	
2. Diluted	0.04	(1.24)	0.34	0.19	

Notes:  
i) The results have been prepared in accordance with the Indian Accounting Standards ("Ind AS") as prescribed under Section 133 of the Companies Act, 2013 read with relevant rules issued thereunder.

ii) The above Unaudited financial results for the Quarter and half year ended 30th Sep, 2022 have been reviewed by Audit Committee at their meeting held on 14th Nov, 2022 and approved & taken on record by the Board of Directors in their meeting held on 14th Nov, 2022.

iii) The company is single segment company, therefore the provisions of Ind AS 108 "Operating Segment" are not applicable to the company.

iv) Ind AS 115 effective from 01st April, 2018 and the company has adopted Ind AS 115 "Revenue from Contracts with Customers" based on the assessment done by the management there is no material impact on the revenue recognized during the period.

v) Figures of previous periods were re-grouped/reclassified wherever necessary to conform to the current periods.

For Asian Lakto Industries Limited

Sd/-  
Satish Kumar (Director)

Place : Ludhiana Dated: 14.11.2022

**UJJIVAN SMALL FINANCE BANK**

SECOND FLOOR, GMTT BUILDING  
D-7 SECTOR 3 NOIDA (U.P.) 201301

NOTICE FOR SALE OF IMMOVABLE SECURED ASSET(S)

## BHANDARI HOISIERY EXPORTS LIMITED

Regd. Office: Bhandari House, Village Meharban, Rahon Road, Ludhiana-141007  
(Punjab) (India) Ph. 88720-18410, FAX 0161-2690394 CIN: L17115PB1993PLC013930

E-mail : bhandari@bhandairexport.com; web: www.bhandairexport.com

### STANDALONE UNAUDITED FINANCIAL RESULTS FOR QUARTER/HALF YEAR ENDED ON 30.09.2022 (INR LAKHS)

Sr. No.	Particulars	Quarter ended 30.09.2022	Quarter ended 30.09.2021	Half Year ended 30.09.2022	Half Year ended 30.09.2021	Year ended 31.03.2022
1	Total income from operations	7051.72	7803.99	11692.99	12111.36	28543.62
2	Net Profit / (Loss) for the period (before Tax, Exceptional and/or Extraordinary items)	205.53	219.08	341.45	326.27	685.01
3	Net Profit / (Loss) for the period before tax (after Extraordinary items)	205.53	219.08	341.45	326.27	685.01
4	Net Profit / (Loss) for the period after tax (after Extraordinary items)	180.53	199.08	316.45	306.27	627.01
5	Equity Share Capital	1465.27	1465.27	1465.27	1465.27	6690.15
6	Reserves (excluding Revaluation Reserve) as shown in the Audited Balance Sheet of the previous year ended 31.03.2022					
7	Earnings Per Share (of Rs. 1/- each)					
	Basic	0.12	0.09	0.22	0.21	0.43
	Diluted	0.12	0.09	0.22	0.21	0.43

Note : (i) The above is an extract of the detailed format of Quarterly/Annual Financial Results filed with the Stock Exchanges under Regulation 33 of the SEBI (Listing and Other Disclosure Requirements) Regulations, 2015. The full format of the Quarterly/Annual Financial Results are available on the BSE/NSE Website i.e. www.bseindia.com and www.nseindia.com and at Company's Website i.e. www.bhandairexport.com. (ii) The figures of previous have been reclassified and regrouped wherever necessary.

For Bhandari Hosiery Exports Limited

Sd/- NITIN BHANDARI Managing Director

Dated : 14.11.2022

Place : Ludhiana

## SELLWIN TRADERS LTD

CIN : L51909WB1980PLC033018

Regd. Office : 126/B Old China Bazaar Street Kolkata 700001  
Corporate Office : 302, Pineria, Nehru Nagar Circle, Ahmedabad-380015 (Gujarat) India  
Telephone : 033 2231 3974, E-mail : sellwin\_1980@yahoo.co.in, Website : www.sellwinindia.com

### STATEMENT OF UNAUDITED STANDALONE FINANCIAL RESULTS FOR THE QUARTER ENDED SEPTEMBER 30, 2022 (Rs. in lakhs)

PARTICULARS	Quarter ended		Half Year Ended		For the year ended	
	30-09-2022 (Unaudited)	30-06-2022 (Unaudited)	30-09-2021 (Unaudited)	30-09-2022 (Unaudited)	30-09-2021 (Unaudited)	31-03-2022 (Audited)
Total Income from operations [net]	1026.590	1109.280	0.000	2136.170	0.000	955.720
Net Profit / (Loss) from ordinary activities before tax	30.310	105.040	-11.050	135.340	-11.060	31.080
Net Profit / (Loss) for the period after tax (after Extraordinary items)	23640	80.880	-11.140	104.510	-11.140	30.870
Equity Share Capital	820.000	820.000	820.000	820.000	820.000	820.000
Reserves (excluding Revaluation Reserve as shown in the Balance Sheet of Previous year)	0.000	0.000	0.000	0.000	0.000	-656.090
Earnings Per Share (before extraordinary items) (of Rs. 10/- each)						
Basic :	0.290	0.990	-0.140	1.270	-0.140	0.370
Diluted :	0.290	0.990	-0.140	1.270	-0.140	0.370
Earnings Per Share (after extraordinary items) (of Rs. 10/- each)						
Basic :	0.290	0.990	-0.140	1.270	-0.140	0.370
Diluted :	0.290	0.990	-0.140	1.270	-0.140	0.370

Note : The above is an extract of the detailed format of Financial Results for the Quarter ended 30.09.2022 filed with the Stock Exchange under Regulation 33 of the SEBI (Listing Obligations and Disclosure Requirements) Regulations, 2015. The full format of the Financial Results for the Quarter ended 30.09.2022 is available on the Stock Exchange websites.

Company's website : <http://sellwinindia.com/invest.html>

BSE Limited : [www.bseindia.com](http://www.bseindia.com)

Notes : 1) The said financial results were reviewed by the Audit Committee and were thereafter approved by the Board of Directors of the Company at their respective meetings held on 14th November, 2022.

2) In accordance with the requirements under Regulation 33 of the SEBI (Listing Obligations and Disclosure Requirements) Regulations, 2015, the Statutory Auditors have performed an Audit of the financial results of Sellwin Traders Limited to the quarter ended 30th September, 2022. There are no qualifications in the Limited Review issued for the said period.

For on behalf of the Board of Selwin Traders Limited

SD/- RUSHIL HARESHBHAI MODI

DIN: 08330047

Managing Director

Place : Kolkata

Date : 14.11.2022

## Parle Industries Limited

(Formerly known as Parle Software Limited)

CIN : L21000MH1983PLC029128

Regd(O) : C406, Crystal Plaza, New Link Road, Andheri West, Mumbai City MH 400053 IN.

Tel No: 02240132875, Email: info@parleindustries.com, Website : [www.parleindustries.com](http://www.parleindustries.com)

### STATEMENT OF UN-AUDITED FINANCIAL RESULTS FOR THE SECOND QUARTER ENDED 30TH SEPTEMBER, 2022

PARTICULARS	Quarter Ended		Half Year ended		Year Ended	
	30.09.2022 Unaudited	30.06.2022 Unaudited	30.09.2021 Unaudited	30.09.2022 Unaudited	30.09.2021 Unaudited	31.03.2022 Audited
Revenue From Operation	-	-	-	-	-	-
II) Other Income	17.38	17.46	17.39	34.84	104.42	139.49
III) Total Revenue (II+I)	17.38	17.46	17.39	34.84	104.42	139.49
IV) Expenses:						
a) Cost of material consumed	-	-	-	-	-	-
b) Purchase of stock-in-trade	-	-	-	-	-	-
c) Changes in inventories of finished goods, stock in trade and work-in-progress	-	-	-	78.05	78.05	-
d) Employee benefits expenses	1.90	1.88	1.00	3.78	2.80	9.81
e) Finance Costs	0.00	0.00	-	0.00	0.01	-
f) Depreciation and amortisation expense	0.10	0.09	0.06	0.19	0.12	0.47
g) Other expenses	13.98	8.17	12.72	20.15	99.23	122.82
Total Expenses (IV)	15.98	8.14	13.78	24.12	102.16	133.10
Profit/(+)/ Loss (-) before Exceptional and Tax (III-IV)	1.40	9.32	3.61	10.72	2.26	6.39
V) Exceptional Items	-	-	-	-	-	-
VI) Profit(+)/ Loss (-) before Tax (V+VI)	1.40	9.32	3.61	10.72	2.26	6.39
VII) Tax Expenses	0.36	6.42	-	6.78	-	4.49
1) Current Tax	0.36	2.42	-	2.78	-	1.66
2) (Excess) / Short provision for Tax	-	4.00	-	4.00	-	-
3) Deferred Tax	-	-	-	-	-	2.74
IX) Profit(+)/ Loss (-) for the period (VII-VIII)	1.04	2.90	3.61	3.93	2.26	1.99
X) Other Comprehensive Income (OCI):						
i. Items that will not be reclassified to Profit and Loss	-	-	-	-	-	-
ii. Income Tax relating to Items that will not be reclassified to Profit or Loss	-	-	-	-	-	-
iii. Items that will be reclassified to Profit or Loss	-	-	-	-	-	-
iv. Income Tax relating to Items that will be reclassified to Profit or Loss	-	-	-	-	-	-
Total Comprehensive Income for the period	-	-	-	-	-	-
XII) Paid up Equity Share Capital (Face Value of Rs.10/- each)	1,400.00	1,400.00	1,400.00	1,400.00	1,400.00	1,400.00
XIII) Other Equity	-	-	-	-	-	628.83
XIV) Earnings Per Share (of Rs.10/- each) (not annualised)	0.01	0.02	0.03	0.03	0.02	0.01
1) Basic (Rs. Per Share)	0.01	0.02	0.03	0.03	0.02	0.01
2) Diluted (Rs. Per Share)	0.01	0.02	0.03	0.03	0.02	0.01

Notes: 1) The unaudited financial results for the quarter and half year ended 30th September, 2022 have been reviewed by the Audit Committee and approved by the Board of Directors at their meeting held on 14th November, 2022. The unaudited financial results are prepared in accordance with Companies (Indian Accounting Standard) Rules, 2015 as prescribed under Section 133 of the Companies Act, 2013.

2) The Company has two reportable segments i.e. (i) Infrastructure and Real Estate (ii) Waste Papers & Allied Products. In accordance with Indian Accounting Standards (Ind AS) 108, the Company has disclosed segment results in the financial results.

3) Items of incomes/expenses/assets/liabilities including borrowings/advances, provision for various taxes, common administrative expenses, etc., which are indirectly attributable to a specific operating segment have been shown as Unallocable items.

4) The figures have been reorganized and/or reclassified wherever necessary.

5) Segment wise Revenue Results and Capital Employed

PARTICULARS	Quarter Ended		Half Year Ended		Year Ended	
30.09.						